

ਪੰਜਾਬੀ

(ਲੜਾਈ)

ਨਿਰਧਾਰਿਤ ਸਮਾਂ : ਤਿੰਨ ਘੰਟੇ

ਕੁੱਲ ਅੰਕ : 300

ਪ੍ਰਸ਼ਨ ਪੱਤਰ ਲਈ ਵਿਸ਼ੇਸ਼ ਹਿਦਾਇਤਾਂ

ਕ੍ਰਿਪਾ ਕਰਕੇ ਪ੍ਰਸ਼ਨਾਂ ਦਾ ਉੱਤਰ ਦੇਣ ਤੋਂ ਪਹਿਲਾਂ ਨਿਮਨ ਲਿਖਿਤ ਹਿਦਾਇਤਾਂ ਨੂੰ ਧਿਆਨ ਨਾਲ ਪੜ੍ਹੋ :

ਏ ਪ੍ਰਸ਼ਨਾਂ ਦੇ ਉੱਤਰ ਦੇਣੇ ਜ਼ਰੂਰੀ ਹਨ।

ਰ ਪ੍ਰਸ਼ਨ ਦੇ ਅੰਕ ਉਸ ਪ੍ਰਸ਼ਨ ਦੇ ਸਾਹਮਣੇ ਦਿੱਤੇ ਗਏ ਹਨ।

ਪ੍ਰਸ਼ਨ ਬਾਰੇ ਕੋਈ ਹੋਰ ਨਿਰਦੇਸ਼ ਨਹੀਂ ਦਿੱਤਾ ਗਿਆ ਤਾਂ ਉਸ ਦਾ ਉੱਤਰ ਪੰਜਾਬੀ (ਗੁਰਮੁਖੀ) ਵਿੱਚ ਹੀ ਲਿਖੋ।

ਪ੍ਰਸ਼ਨ ਦੇ ਉੱਤਰ ਦੀ ਕੋਈ ਸ਼ਬਦ-ਸੀਮਾ ਦਿੱਤੀ ਗਈ ਹੈ ਤਾਂ ਉਸਦਾ ਪਾਲਨ ਕਰੋ। ਜੇ ਉੱਤਰ ਬਹੁਤ ਲੰਮਾ ਜਾਂ ਫਿਰ ਬਹੁਤ ਛੋਟਾ ਹੋਇਆ ਅੰਕ ਕੱਟੋ ਜਾ ਸਕਦੇ ਹਨ।

ਉੱਤਰ-ਕਾਪੀ ਦੇ ਖਾਲੀ ਰਹਿ ਗਏ ਹਰ ਪੰਨੇ ਨੂੰ ਜ਼ਰੂਰ ਕੱਟਿਆ ਜਾਏ।

PUNJABI

(Compulsory)

Time Allowed : Three Hours

Maximum Marks : 300

QUESTION PAPER SPECIFIC INSTRUCTIONS

Please read each of the following instructions carefully before attempting questions

All questions are to be attempted.

The number of marks carried by a question/part is indicated against it.

Answers must be written in PUNJABI (Gurumukhi script) unless otherwise directed in the question.

Word limit in questions, wherever specified, should be adhered to and if answered in much longer or shorter than the prescribed length, marks may be deducted.

Any page or portion of the page left blank in the Question-cum-Answer Booklet must be clearly struck off.

1. ਹੇਠ ਲਿਖਿਆਂ ਵਿੱਚੋਂ ਕਿਸੇ ਇਕ ਵਿਸ਼ੇ ਬਾਰੇ 600 ਸ਼ਬਦਾਂ ਦਾ ਨਿਬੰਧ ਲਿਖੋ :

100

- (a) ਤਕਨੀਕ ਦੀ ਲੋੜੋਂ ਵੱਧ ਪ੍ਰਯੋਗ ਨਾਲ ਉਤਪੰਨ ਹੋਣ ਵਾਲੇ ਮਤਗੇ।
- (b) ਧਰਮ-ਨਿਰਪੱਖਤਾ, ਲੋਕਤੰਤਰ ਦੀ ਸ਼ਕਤੀ ਹੈ।
- (c) ਨੈਟਵਰਕ ਦੀ ਨਾਲ, ਭਾਰਤੀ ਅਰਥ-ਵਿਵਸਥਾ ਨੂੰ ਲੰਮੇ-ਸਮੇਂ ਵਿਚ ਹੋਣ ਵਾਲੇ ਸੰਭਾਵੀ ਲਾਭ।
- (d) ਪੱਛਮੀ ਦੇਸ਼ਾਂ ਦਾ, ਆਯੁਰਵੇਦ ਪੱਧਤੀ ਵੱਲ ਆਕਰਸ਼ਣ।

2. ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਸਪੱਸ਼ਟ ਅਤੇ ਸਹੀ ਉੱਤਰ ਲਿਖੋ :

12×5=60

ਮਨ ਦੀ ਸਭ ਤੋਂ ਉਤਮ ਖੁਰਾਕ, ਪੁਸਤਕਾਂ ਹਨ। ਇਕ ਵਿਚਾਰਕ ਦਾ ਕਥਨ ਹੈ ਕਿ ਮਾਨਵ-ਜਾਤੀ ਨੇ ਜੋ ਕੁੱਝ ਸੋਚਿਆ, ਕੀਤਾ ਤੇ ਪਾਇਆ ਹੈ, ਉਹ ਪੁਸਤਕਾਂ ਵਿਚ ਸੁੱਚਿਆਤ ਹੈ। ਮਾਨਵ-ਸਭਿਆਚਾਰ ਅਤੇ ਸਭਿਆਚਾਰ ਦੇ ਵਿਕਾਸ ਦਾ ਪੂਰਾ ਸਿਹਰਾ, ਪੁਸਤਕਾਂ ਨੂੰ ਹੀ ਜਾਂਦਾ ਹੈ। ਪੁਸਤਕਾਂ ਦਾ ਮਹੱਤਵ ਤੇ ਮੁੱਲ ਬੇਜੋੜ ਹੈ। ਪੁਸਤਕਾਂ ਅੰਤਰਕਰਨ ਨੂੰ ਪ੍ਰਯਵਲਿਤ ਕਰਦੀਆਂ ਹਨ। ਚੰਗੀਆਂ ਪੁਸਤਕਾਂ, ਪਸੂ ਤੋਂ ਦਿੱਬਤਾ ਦੀ ਤਰੱਫ ਲੈ ਜਾਂਦੀਆਂ ਹਨ। ਮਨੁੱਖ ਦੀਆਂ ਸਾਡਵਿਕ ਪ੍ਰਵਿਰਤੀਆਂ ਨੂੰ ਜਾਗ੍ਰਤ ਕਰਕੇ, ਉਸ ਨੂੰ ਕੁਰਾਹੇ ਪੈਣ ਤੋਂ ਬਚਾਉਂਦੀਆਂ ਹਨ ਅਤੇ ਮਨੁੱਖ, ਸਮਾਜ ਤੇ ਰਾਸ਼ਟਰ ਦਾ ਮਾਰਗ-ਦਰਸ਼ਨ ਕਰਦੀਆਂ ਹਨ। ਪੁਸਤਕਾਂ, ਸਾਨੂੰ ਪ੍ਰੈਰਿਤ ਕਰਦੀਆਂ ਹਨ ਅਤੇ ਸਾਡੇ ਮਨ-ਮਸਤਕ ਉਪਰ ਸਦੀਵੀ ਪ੍ਰਭਾਵ ਛੱਡਦੀਆਂ ਹਨ। ਮਨੋਰੰਜਨ ਦੇ ਖੇਤਰ ਵਿਚ ਵੀ ਪੁਸਤਕਾਂ, ਮਨੁੱਖ ਦੀ ਸੇਵਾ ਕਰਦੀਆਂ ਹਨ। ਇਥੋਂ ਮਨੋਰੰਜਨ ਦਾ ਅਰਥ, ਸਿਰਫ ਹਾਸ-ਵਿਲਾਸ ਤੋਂ ਨਹੀਂ, ਸਗੋਂ ਮਨੋਰੰਜਨ ਦਾ ਅਰਥ ਢੂੰਘਾਂ ਹੈ। ਜਿਹੜੀਆਂ ਪੁਸਤਕਾਂ, ਪਾਠਕਾਂ ਨੂੰ ਢੂੰਘਾਈ ਤੋਂ ਛੁਹ ਲੈਂਦੀਆਂ ਹਨ ਅਤੇ ਉਨ੍ਹਾਂ ਦੇ ਮਨ-ਮਸਤਕ ਨੂੰ ਇਕਾਗਰ ਕਰ ਦੇਂਦੀਆਂ ਹਨ, ਸੱਚੇ ਅਰਥਾਂ ਵਿਚ ਉਹ, ਆਨੰਦਦਾਇਕ ਪੁਸਤਕਾਂ ਹਨ। ਇਉਂ, ਹਲਕਾ-ਫੁਲਕਾ ਸਾਹਿਤ, ਕੋਈ ਘੱਟ ਮਹੱਤਵਪੂਰਨ ਨਹੀਂ ਹੁੰਦਾ। ਇਸ ਤਰ੍ਹਾਂ ਦਾ ਸਾਹਿਤ, ਮਨੁੱਖ ਦੇ ਤਣਾਵਾਂ ਨੂੰ, ਇਕ ਵੱਡੀ ਸੀਮਾ ਤੱਕ, ਘੱਟ ਕਰ ਦੇਂਦਾ ਹੈ ਅਤੇ ਉਸ ਦੇ ਮੁਰਸ਼ਾਏ ਹੋਏ ਮਨ ਅੰਦਰ, ਖੇੜਾ ਪੈਦਾ ਕਰ ਦੇਂਦਾ ਹੈ।

ਚੰਗੀਆਂ ਪੁਸਤਕਾਂ, ਮਨੁੱਖਾਂ ਨੂੰ ਗਿਆਨ ਅਤੇ ਮਨੋਰੰਜਨ ਪ੍ਰਦਾਨ ਕਰਦੀਆਂ ਹਨ। ਵਿਗਿਆਨ, ਵਣਜ-ਵਪਾਰ, ਕਲਾ ਅਤੇ ਕਾਨੂੰਨ ਨਾਲ ਸੰਬੰਧਤ ਪੁਸਤਕਾਂ, ਮਨੁੱਖ ਦੇ ਗਿਆਨ ਵਿਚ ਵਾਧਾ ਕਰਦੀਆਂ ਹਨ। ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕੇ, ਮਨੁੱਖ ਆਪਣੇ ਅੰਦਰ, ਅੰਤਰੀਣ-ਸ਼ਕਤੀ ਦਾ ਅਨੁਭਵ ਕਰਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਪੁਸਤਕਾਂ ਸਾਡੇ ਲਈ ਸਹੀ ਰਾਹ-ਦਸਤਾ ਹਨ। ਉਹ ਸਾਨੂੰ ਸਿਰਫ ਨਵੇਂ ਨਵੇਂ ਖੇਤਰਾਂ ਦਾ ਗਿਆਨ ਅਤੇ ਰਹਸ਼ਾਂ ਦੇ ਅੰਦਰ ਝਾਕਣ ਹੀ ਨਹੀਂ ਦੇਂਦੀਆਂ ਸਗੋਂ ਸਾਨੂੰ ਚਿੰਤਨ-ਮਨਨ ਕਰਨ ਲਈ ਪ੍ਰੈਰਿਤ ਵੀ ਕਰਦੀਆਂ ਹਨ। ਪੁਸਤਕਾਂ ਸਾਨੂੰ ਦੁਬਿਧਾਵਾਂ ਤੋਂ ਮੁਕਤ ਕਰਦੀਆਂ ਹਨ ਅਤੇ ਸਾਨੂੰ ਸ਼ਕਤੀਸ਼ਾਲੀ ਬਣਾਉਂਦੀਆਂ ਹਨ। ਗਾਂਧੀ ਜੀ 'ਗੀਤਾ' ਨੂੰ ਮਾਂ ਦਾ ਦਰਜਾ ਦੇਂਦੇ ਸਨ, ਕਿਉਂਕਿ, ਹਰੇਕ ਮੁਸ਼ਕਿਲ ਸਥਿਤੀ ਵਿਚ, ਉਹ ਉਨ੍ਹਾਂ ਦਾ ਮਾਰਗ-ਦਰਸ਼ਕ ਕਰਦੀ ਆ ਰਹੀ ਸੀ। ਪੁਸਤਕਾਂ, ਅਜਿਹੀਆਂ ਮਾਰਗ-ਦਰਸ਼ਕ ਹਨ ਜੋ ਨਾ ਤਾਂ ਸਜ਼ਾ ਦੇਂਦੀਆਂ ਹਨ, ਨਾ ਹੀ ਗੁੱਸਾ ਕਰਦੀਆਂ ਹਨ ਅਤੇ ਨਾ ਹੀ ਬਦਲੇ 'ਚ ਕੁੱਝ ਮੰਗਦੀਆਂ ਹਨ। ਸਗੋਂ, ਇਸ ਦੇ ਨਾਲ ਨਾਲ, ਆਪਣਾ ਸਦੀਵੀ ਅੰਮ੍ਰਿਤ-ਤੱਤ ਦੇਣ ਵਿਚ ਕੁਤਾਹੀ ਨਹੀਂ ਵਰਤਦੀਆਂ।

ਪੁਸਤਕਾਂ, ਮਨੁੱਖ ਨੂੰ ਆਨੰਦ ਤੇ ਸ਼ਾਂਤੀ ਦੇਂਦੀਆਂ ਹਨ। ਪੁਸਤਕ-ਪ੍ਰੇਮੀ, ਸਭ ਤੋਂ ਵੱਧ ਸੁਖੀ ਹੁੰਦਾ ਹੈ। ਉਹ ਕਦੋਂ ਵੀ ਜੀਵਨ ਵਿਚ ਖਾਲੀਪਨ ਮਹਿਸੂਸ ਨਹੀਂ ਕਰਦਾ। ਸੌ, ਪੁਸਤਕਾਂ ਉਪਰ ਪੂਰਾ ਭਰੋਸਾ ਕੀਤਾ ਜਾ ਸਕਦਾ ਹੈ।

ਵਿਚਾਰਾਂ ਦੀ ਜੰਗ ਵਿਚ, ਪੁਸਤਕਾਂ ਹੀ ਹਥਿਆਰ ਬਣਦੀਆਂ ਹਨ। ਪੁਸਤਕਾਂ ਵਿਚ ਸਮੇਏ ਹੋਏ ਵਿਚਾਰ, ਪੂਰੇ ਸਮਾਜ ਨੂੰ ਰੂਪਾਂਤਰਿਤ ਕਰਨ ਦੀ ਸਮਰਥਾ ਰੱਖਦੇ ਹਨ। ਅੱਜ ਦਾ ਸੰਸਾਰ, ਵਿਚਾਰਾਂ ਦਾ ਸੰਸਾਰ ਹੈ। ਸਮਾਜ ਵਿਚ ਜਦੋਂ ਵੀ ਕੋਈ ਪਰਿਵਰਤਨ ਵਾਪਰਦਾ ਜਾਂ ਕ੍ਰਾਂਤੀ ਆਉਂਦੀ ਹੈ, ਉਸ ਦੇ ਮੁੱਲ ਵਿਚ ਕੋਈ ਨਾ ਕੋਈ ਵਿਚਾਰਪਾਰਾ ਜ਼ਰੂਰ ਹੁੰਦੀ ਹੈ। ਵਧੀਆਂ ਪੁਸਤਕਾਂ, ਸਮਾਜ ਵਿਚ ਨਵ-ਚੇਤਨਾ ਦਾ ਸੰਚਾਰ ਕਰਦੀਆਂ ਹਨ ਅਤੇ ਸਮਾਜ ਵਿਚ ਜਨ-ਜਾਗ੍ਰਤੀ ਲਿਆਉਣ ਵਿਚ ਆਪਣੀ ਮਹੱਤਵਪੂਰਨ ਢੂਮਿਕਾ

ਅਦਾ ਕਰਦੀਆਂ ਹਨ। ਪੁਸਤਕਾਂ ਪੜ੍ਹਣ ਨਾਲ, ਮਨੁੱਖ ਦਾ ਦ੍ਰਿਸ਼ਟੀ-ਪਰਿਪੇਖ ਵਿਆਪਕ ਹੋ ਜਾਂਦਾ ਹੈ ਅਤੇ ਉਸ ਅੰਦਰ, ਉਦਾਹਰਣ-ਭਾਵਨਾ ਘਰ ਕਰ ਜਾਂਦੀ ਹੈ।

ਪੁਸਤਕਾਂ ਅਜਿਹਾ ਸਦੀਵੀ ਖੜਾਨਾ ਹੁੰਦੀਆਂ ਹਨ, ਜੋ ਪਿਛਲੀ ਪੀੜ੍ਹੀ ਦੇ, ਮੁਸ਼ਕਿਲ ਨਾਲ ਗ੍ਰਹਿਣ ਕੀਤੇ ਅਨੁਭਵਾਂ ਨੂੰ, ਸਹੀ ਤਰੀਕੇ ਨਾਲ, ਅਗਲੀ ਪੀੜ੍ਹੀ ਤੱਕ ਪੁੱਜਦਾ ਕਰਦੀਆਂ ਹਨ। ਪੁਸਤਕਾਂ ਵਿਚ ਸਮੇਏ ਹੋਏ ਗਿਆਨ ਨੂੰ, ਕੋਈ ਵੀ ਤਬਾਹ ਨਹੀਂ ਕਰ ਸਕਦਾ। ਸੰਖੇਪ ਵਿਚ, ਪੁਸਤਕਾਂ ਦਾ ਵਿਸ਼ਾਲ ਤੇ ਬੇਜੋੜ ਮਹੱਤਵ ਹੁੰਦਾ ਹੈ।

- (a) ਪੁਸਤਕਾਂ ਦਾ ਵਿਸ਼ਾਲ ਤੇ ਬੇਜੋੜ ਮਹੱਤਵ ਕਿਉਂ ਹੁੰਦਾ ਹੈ?
- (b) “ਮਨੋਰੰਜਨ ਦਾ ਛੂੰਘਾ ਅਰਥ ਹੁੰਦਾ ਹੈ”, ਕਥਨ ਤੋਂ ਲੇਖਕ ਦਾ ਕੀ ਭਾਵ ਹੈ?
- (c) ਪੁਸਤਕਾਂ, ਸਾਡੀਆਂ ਸੱਚੀਆਂ ਮਾਰਗ-ਦਰਸ਼ਕ ਕਿਉਂ ਹਨ?
- (d) ਗੰਧੀ ਜੀ ‘ਗੀਤਾ’ ਨੂੰ ਮਾਂ ਕਿਉਂ ਕਹਿੰਦੇ ਸਨ?
- (e) ਪੁਸਤਕਾਂ, ਸਮਾਜ ਵਿਚ ਨਵ-ਚੇਤਨਾ ਦਾ ਸੰਚਾਰ ਕਿਵੇਂ ਕਰਦੀਆਂ ਹਨ?

3. ਹੇਠ ਲਿਖੇ ਵਾਰਤਕ-ਅੰਸ਼ ਦਾ ਸੰਖੇਪ-ਸਾਰ, ਆਪਣੇ ਸ਼ਬਦਾਂ ਵਿਚ, ਇਕ ਤਿਹਾਈ ਸ਼ਬਦਾਂ ਵਿਚ ਲਿਖੋ। ਸਿਰਲੇਖ ਸੁਝਾਉਣਾ ਜ਼ਰੂਰੀ ਨਹੀਂ :

60

ਸਖਤ ਮਿਹਨਤ, ਸੰਸਾਰ, ਵਿਚ ਸਫਲਤਾ ਹਾਸਿਲ ਕਰਨ ਦਾ ਇਕ ਮਹੱਤਵਪੂਰਨ ਸਾਧਨ ਹੈ। ਸਖਤ ਮਿਹਨਤ ਕਰਕੇ ਹੀ, ਅਸੀਂ ਅਕਾਂਖਿਆਵਾਂ ਨੂੰ ਪੂਰਾ ਕਰ ਸਕਦੇ ਹਾਂ। ਸੰਸਾਰ, ਕਰਮ-ਖੇਤਰ ਹੈ ਅਤੇ ਕਰਮ ਕਰਨਾ ਹੀ, ਸਾਡਾ ਸਭ ਦਾ ਧਰਮ ਹੈ। ਸਖਤ ਮਿਹਨਤ ਨਾਲ ਹੀ, ਅਸੀਂ ਸਫਲਤਾ ਹਾਸਿਲ ਕਰ ਸਕਦੇ ਹਾਂ।

ਸਖਤ ਮਿਹਨਤ, ਜੀਵਨ ਨੂੰ ਗਤੀ ਪ੍ਰਦਾਨ ਕਰਦੀ ਹੈ। ਜੇਕਰ ਅਸੀਂ ਮਿਹਨਤ ਤੋਂ ਕੰਨੀਂ ਕਤਰਾਉਂਦੇ ਹਾਂ ਤਾਂ ਸਾਡੇ ਜੀਵਨ ਦੀ ਗਤੀ ਰੁੱਕ ਜਾਂਦੀ ਹੈ। ਆਲਸ ਸਾਨੂੰ ਇੰਝ ਘੇਰ ਲੈਂਦਾ ਹੈ ਕਿ ਉਸ ਦੇ ਘੇਰੇ ਵਿਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਕਿ ਮਿਹਨਤੀ ਇਨਸਾਨ, ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਨਾਲ ਜੁਝਦਾ ਹੋਇਆ, ਅਗੇ ਵੱਧਦਾ ਹੈ ਅਤੇ ਬਹੁਪੱਖੀ ਸਫਲਤਾ ਹਾਸਿਲ ਕਰਦਾ ਹੈ। ਉਹ ਭਾਗਾਂ ਦਾ ਸਹਾਰਾ ਨਹੀਂ ਲੈਂਦਾ, ਸਗੋਂ ਨਿਰੰਤਰ ਪੁਰਸ਼ਾਰਥ ਵਿਚ ਲੀਨ ਰਹਿੰਦਾ ਹੈ। ਕਠੋਰ ਯਤਨ ਕਰਨ 'ਤੇ ਵੀ, ਜੇਕਰ ਮਿਹਨਤੀ ਇਨਸਾਨ ਨੂੰ ਸਫਲਤਾ ਨਹੀਂ ਮਿਲਦੀ, ਤਾਂ ਵੀ ਉਹ ਨਿਰਾਸ ਨਹੀਂ ਹੁੰਦਾ। ਉਹ ਆਪਣੀ ਅਸਫਲਤਾ ਦੇ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਭਾਵ, ਉਹ ਆਪਣੀਆਂ ਕਮੀਆਂ ਨੂੰ ਢੂਰ ਕਰਨ ਦਾ ਯਤਨ ਕਰਦਾ ਹੈ, ਤਾਂ ਜੋ ਸਫਲਤਾ, ਉਸ ਦੇ ਕਦਮ ਚੁੰਮ ਸਕੇ।

ਇਸ ਸੰਸਾਰ ਵਿਚ, ਸਾਨੂੰ ਹਰ ਕਦਮ 'ਤੇ ਸੰਘਰਸ਼ ਕਰਕੇ, ਆਪਣਾ ਰਸਤਾ, ਆਪ ਬਣਾਉਣਾ ਪੈਂਦਾ ਹੈ। ਅਸੀਂ ਕਿਨੈ ਵੀ ਸ਼ਕਤੀਸ਼ਾਲੀ ਅਤੇ ਸਾਧਨ ਸੰਪੰਨ ਕਿਉਂ ਨਾ ਹੋਈਏ, ਜੇਕਰ ਅਸੀਂ ਮਿਹਨਤ ਤੋਂ ਬਚਦੇ ਹਾਂ ਤਾਂ ਨਿਰੋਲ ਸਾਧਨ ਸੰਪੰਨਤਾ, ਸਾਨੂੰ ਸਫਲਤਾ ਦੀ ਤਰਫ ਨਹੀਂ ਲਿਜਾ ਸਕਦੀ। ਸੰਸਾਰ ਵਿਚ ਜਿਨ੍ਹੇ ਵੀ ਮਹਾਪੁਰਖ ਹੋਏ ਹਨ, ਉਨ੍ਹਾਂ ਦੀ ਸਫਲਤਾ ਦੇ ਮੂਲ ਵਿਚ, ਕੰਮ ਦੀ ਸ਼ਕਤੀ ਅਤੇ ਤਾਕਤ ਦਾ ਵੱਡਾ ਯੋਗਦਾਨ ਰਿਹਾ ਹੈ।

ਸਾਡੇ ਸਮਾਜ ਵਿਚ ਬਹੁਤ ਸਾਰੇ ਲੋਕ, ਭਾਗਾਂ ਵਿਚ ਵਿਸ਼ਵਾਸ ਰੱਖਣ ਵਾਲੇ ਜਾਂ ਨਿਸ਼ਚੇਵਾਦੀ ਹਨ। ਇਹੋ ਜਿਹੇ ਇਨਸਾਨ, ਸਮਾਜ ਦੀ ਤੱਰੀਕੀ ਦੇ ਰਾਹ ਵਿਚ ਰੁਕਾਵਟ ਹਨ। ਅੱਜ ਤੱਕ ਕਿਸੇ ਵੀ ਹੋਣੀ ਜਾਂ ਭਾਗਾਂ ਵਿਚ ਵਿਸ਼ਵਾਸ ਰੱਖਣ ਵਾਲੇ ਇਨਸਾਨ ਨੇ, ਕਦੇ ਵੀ, ਇਸ ਸੰਸਾਰ ਵਿਚ ਕੋਈ ਮਹਾਨ ਕੰਮ ਨਹੀਂ ਕੀਤਾ। ਸਾਰੀਆਂ ਵੱਡੀਆਂ ਵੱਡੀਆਂ ਥੋੜਾ, ਅਵਿਸ਼ਕਾਰ ਅਤੇ ਸਿਰਜਣਾਵਾਂ, ਮਿਹਨਤ ਦੇ ਨਾਲ ਹੀ ਸੰਭਵ ਹੋ ਸਕੀਆਂ ਹਨ। ਸਾਡੇ ਸਾਧਨ ਅਤੇ ਪ੍ਰਤਿਭਾ, ਸਾਨੂੰ ਸਿਰਫ ਪ੍ਰੇਰਿਤ ਕਰਦੇ ਹਨ ਅਤੇ ਸਾਡਾ ਮਾਰਗ-ਦਰਸ਼ਨ ਕਰਦੇ ਹਨ, ਪਰ ਨਿਸ਼ਾਨੇ ਤੱਕ ਅਸੀਂ, ਸਖਤ ਮਿਹਨਤ ਦੇ ਨਾਲ ਹੀ ਪੁੱਜ ਸਕਦੇ ਹਾਂ।

ਸਖਤ ਮਿਹਨਤ ਨਾਲ ਸਾਨੂੰ ਪ੍ਰਸਿੱਧੀ ਅਤੇ ਖੁਸ਼ਹਾਲੀ, ਦੋਹਾਂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਅਸੀਂ ਫਰਜ਼ਾਂ ਦਾ ਪਾਲਨ ਕਰਨ ਲਈ ਸਖਤ ਮਿਹਨਤ ਕਰਦੇ ਹਾਂ ਤਾਂ ਸਾਨੂੰ ਅੰਦਰੂਨੀ ਅਨੰਦ ਹਾਸਿਲ ਹੁੰਦਾ ਹੈ। ਸਾਡੇ ਅੰਦਰ ਦੇ ਸਾਰੇ ਪਾਪ-ਧੁੱਲ ਜਾਂਦੇ ਹਨ ਅਤੇ ਸਾਨੂੰ ਛੁੰਘੇ ਸੰਤੋਖ ਦਾ ਅਨੁਭਵ ਹੁੰਦਾ ਹੈ। ਮਿਹਨਤ ਕਰਨ ਵਾਲੇ ਇਨਸਾਨ ਲਈ, ਕੋਈ ਵੀ ਕਰਮ-ਕਾਂਡ ਮਹੱਤਵਪੂਰਨ ਨਹੀਂ ਹੁੰਦਾ। ਆਪਣੇ ਕਰਤਵਾਂ ਦਾ ਪਾਲਨ ਹੀ, ਉਸ ਦੀ ਸਾਧਨਾ ਹੁੰਦਾ ਹੈ। ਦਿਨ ਭਰ ਦੀ ਹੱਡ ਤੋੜਵੀਂ ਮਿਹਨਤ ਮਗਰੋਂ, ਜਦੋਂ ਕਿਸਾਨ, ਸ਼ਾਮ ਨੂੰ ਆਪਣੀ ਝੋੜਪੜੀ ਵਿਚ ਖੁਸ਼ੀ ਨਾਲ ਲੋਕ-ਗੀਤ ਗਾਉਂਦਾ ਹੈ ਤਾਂ ਉਸ ਦੀ ਆਵਾਜ਼, ਇਕ ਦੈਵੀ-ਸੰਗੀਤ ਪੈਦਾ ਕਰਦੀ ਹੈ।

ਸ਼ਰੀਰਕ ਮਿਹਨਤ ਨਾਲ, ਸੰਤੋਖ ਮਿਲਦਾ ਹੈ ਅਤੇ ਸ਼ਰੀਰ ਵੀ ਤੰਦਰੁਸਤ ਰਹਿੰਦਾ ਹੈ। ਅੱਜ ਕੱਲ੍ਹ ਸ਼ਰੀਰਕ-ਮਿਹਨਤ ਦੀ ਅਣਹੌਦ ਕਾਰਨ, ਮਨੁੱਖ ਅਨੇਕਾਂ ਬੀਮਾਰੀਆਂ ਵਿਚ ਘਿਰਿਆਂ ਹੋਇਆ ਹੈ। ਸ਼ਰੀਰਕ ਮਿਹਨਤ, ਹਰੇਕ ਇਨਸਾਨ ਲਈ ਮਹੱਤਵਪੂਰਨ ਹੈ। ਕਹਿਣ ਦੀ ਲੋੜ ਨਹੀਂ ਕਿ ਸ਼ਰੀਰਕ-ਮਿਹਨਤ ਕਰਨ ਵਾਲੇ ਲੋਕ, ਲੰਮੀ ਉਮਰ ਦੇ ਹੁੰਦੇ ਹਨ। ਇਹ ਕਹਾਵਤ ਹੈ ਕਿ “ਤੰਦਰੁਸਤ ਸ਼ਰੀਰ ਵਿਚ ਹੀ, ਤੰਦਰੁਸਤ ਮਨ ਰਹਿੰਦਾ ਹੈ।” ਇਕ ਤੰਦਰੁਸਤ ਇਨਸਾਨ, ਗੰਭੀਰ ਗੱਲਾਂ ਨੂੰ ਵੀ ਸਹਿਜ ਨਾਲ ਲੈਂਦਾ ਹੈ। ਉਹ ਮੁਸ਼ਕਿਲ ਹਾਲਤਾਂ ਵਿਚ ਵੀ ਘਬਰਾਉਂਦਾ ਨਹੀਂ, ਸਗੋਂ ਉਨ੍ਹਾਂ ਦਾ ਹੱਸਲੇ ਨਾਲ ਟਾਕਰਾ ਕਰਦਾ ਹੈ। ਉਸ ਨੂੰ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲ ਜਾਂਦਾ ਹੈ। ਮਾਨਸਿਕ-ਮਿਹਨਤ ਦੇ ਮਹੱਤਵ ਨੂੰ ਸਮਝਦਿਆਂ ਹੀ, ਸਾਡੇ ਰਿਸ਼ੀ-ਮੁਨੀ, ਚਿੰਤਨ ਵਿਚ ਲੀਨ ਰਹਿੰਦੇ ਸਨ ਅਤੇ ਜਨ-ਹਿੱਤ ਲਈ ਸਾਧਨਾ ਕਰਦੇ ਸਨ।

ਮਿਹਨਤ ਦਾ ਇਕ ਹੋਰ ਵਿਸ਼ੇਸ਼ ਅਰਥ ਵੀ ਹੈ। ਇਸ ਅਨੁਸਾਰ, ਮਿਹਨਤ ਉਤਪਾਦਕ ਵੀ ਹੈ ਅਤੇ ਅਣਉਤਪਾਦਕ ਵੀ। ਕਿਸਾਨ, ਖੇਤਾਂ ਵਿਚ ਸਖਤ ਮਿਹਨਤ ਕਰਦਾ ਹੈ, ਜੋ ਉਤਪਾਦਕ-ਕਿਰਤ ਦੀ ਸ਼੍ਰੇਣੀ ਵਿਚ ਆਵੇਗਾ। ਖੇਤਾਂ ਅਤੇ ਵਰਜਿਸ਼ ਲਈ ਕੀਤੀ ਗਈ ਮਿਹਨਤ ਨੂੰ, ਅਣ-ਉਤਪਾਦਕ ਕਿਹਾ ਜਾਵੇਗਾ। ਪਰ, ਇਸ ਦੇ ਬਾਵਜੂਦ ਵੀ, ਇਸ ਮਿਹਨਤ ਦਾ ਆਪਣਾ ਮਹੱਤਵ ਹੈ। ਗਾਂਧੀ ਜੀ ਦਾ ਕਹਿਣਾ ਸੀ ਕਿ ਜੇਕਰ ਮਿਹਨਤ ਹੀ ਕਰਨੀ ਹੈ, ਤਾਂ ਉਤਪਾਦਕ-ਕਿਰਤ ਹੀ ਕਿਉਂ ਨਾ ਕੀਤੀ ਜਾਵੇ। ਇਸ ਤਰ੍ਹਾਂ, ਗਾਂਧੀ ਜੀ, ਹਰ ਪ੍ਰਕਾਰ ਦੀ ਕਿਰਤ ਵਿਚ ਅਨੰਦ ਮਹਿਸੂਸ ਕਰਦੇ ਸਨ। ਸਿਰਫ਼ ਉਹ ਦੇਸ਼ ਹੀ ਤਰੱਕੀ ਕਰਦੇ ਹਨ, ਜਿਨ੍ਹਾਂ ਦੇ ਵਸਨੀਕ, ਮਿਹਨਤੀ ਹੁੰਦੇ ਹਨ। ਜਾਪਾਨ ਅਤੇ ਜ਼ਰਮਨੀ ਨੇ ਵਿਸ਼ਵ ਯੁੱਧ ਦੀ ਭਿਆਨਕਤਾ ਨੂੰ ਝਲਣ ਤੋਂ ਬਾਅਦ ਵੀ, ਆਪਣਾ ਪੁਨਰ-ਨਿਰਮਾਣ ਕਰ ਲਿਆ ਹੈ। ਇਸ ਦਾ ਕਾਰਨ, ਉਥੋਂ ਦੀ ਜਨਤਾ ਦੀ ਮਿਹਨਤ ਹੀ ਹੈ।

ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਮਿਹਨਤ ਹੀ, ਜੀਵਨ ਦਾ ਮੁੱਖ ਅਤੇ ਸਿਰਜਣਾ ਦੀ ਬੁਨਿਆਦ ਹੈ।

(682 ਸ਼ਬਦ)

4. ਹੇਠ ਲਿਖੇ ਗੱਦ ਟੋਟੇ ਦਾ ਅੰਗਰੇਜ਼ੀ ਵਿਚ ਅਨੁਵਾਦ ਕਰੋ :

ਉਥੋਂ ਸੁਤੰਤਰਤਾ ਸੈਨਾਨੀ ਰਾਜਸ਼੍ਹੀ ਪਰਸ਼ੋਤਮ ਦਾਸ ਟੰਡਨ ਨੇ, 1919 ਵਿਚ ਅਲਹਾਬਾਦ ਨਗਰਪਾਲਿਕਾ ਦੇ ਚੇਅਰਸੈਨ ਦਾ ਕਾਰਜਭਾਰ ਸੰਭਾਲਿਆ ਸੀ। ਇਹ ਉਨ੍ਹਾਂ ਲਈ, ਕਠਿਨ ਪ੍ਰੀਖਿਆ ਸੀ। ਕਿਉਂਕਿ, ਭਾਵੇਂ ਉਹ ਨਗਰਪਾਲਿਕਾ ਦੇ ਚੇਅਰਸੈਨ ਸਨ, ਲੇਕਿਨ ਅੰਗਰੇਜ਼ਾਂ ਦਾ ਇੰਨਾ ਰੁਹਬ ਤੇ ਦਬਦਬਾ ਸੀ ਕਿ ਆਮ ਭਾਰਤੀ ਲਈ, ਉਨ੍ਹਾਂ ਦੇ ਨਾਲ ਕੰਮ ਕਰਨਾ ਮੁਸ਼ਕਿਲ ਹੁੰਦਾ ਸੀ। ਕਾਰਜਭਾਰ ਸੰਭਾਲਿਆਂ ਸਾਰ, ਟੰਡਨ ਜੀ ਨੇ ਵੇਖਿਆਂ ਕਿ ਛੌਜੀ ਛਾਉਣੀ ਵਾਲੇ, ਪਾਣੀ ਦੀ ਵਰਤੋਂ ਤਾਂ ਕਰਦੇ ਹਨ, ਪਰ ਕੋਈ ਟੈਂਕਸ ਅਦਾ ਨਹੀਂ ਕਰਦੇ। ਉਨ੍ਹਾਂ ਨੇ ਛੌਜੀ ਛਾਉਣੀ ਦੇ ਅਧਿਕਾਰੀ ਨੂੰ ਇਹ ਨੋਟਿਸ ਭੇਜਿਆ ਕਿ ਜੇਕਰ ਇਕ ਮਹੀਨੇ ਦੇ ਅੰਦਰ, ਟੈਂਕਸ ਅਦਾ ਨਾ ਕੀਤਾ ਗਿਆ, ਤਾਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ।

ਇਸ ਨੋਟਿਸ ਨਾਲ ਛੌਜੀ ਛਾਉਣੀ, ਸਾਰੇ ਸ਼ਹਿਰ ਅਤੇ ਨਗਰਪਾਲਿਕਾ ਵਿਚ ਤਹਿਲਕਾ ਮੱਚ ਗਿਆ। ਸਥਾਨਕ ਅਖਬਾਰਾਂ ਨੇ ਸ਼੍ਰੀ ਟੰਡਨ ਜੀ ਦੇ ਇਸ ਹੁਕਮ ਨੂੰ ਪ੍ਰਸੁੱਖਤਾ ਨਾਲ ਛਾਪਿਆ। ਛਾਉਣੀ ਦੇ ਪਾਣੀ ਦਾ ਕਨੈਕਸ਼ਨ ਕੱਟਣ ਬਾਰੇ ਦਿੱਤੇ ਗਏ ਨੋਟਿਸ ਦੇ ਆਖਰੀ ਦਿਨ, ਕਈ ਛੌਜੀ ਅਧਿਕਾਰੀ, ਮਿਉਨਿਸਪਲ ਬੋਰਡ ਦੇ ਦਫਤਰ ਪੁੱਜੇ। ਉਨ੍ਹਾਂ ਵਿਚੋਂ ਇਕ ਸੀਨੀਅਰ ਅਧਿਕਾਰੀ ਨੇ ਟੰਡਨ ਜੀ ਨੂੰ ਕਿਹਾ ਕਿ ਤੁਸੀਂ ਛਾਉਣੀ ਦਾ ਪਾਣੀ ਬੰਦ ਨਹੀਂ ਕਰ ਸਕਦੇ। ਟੰਡਨ ਜੀ ਨੇ ਬੜੇ ਸ਼ਾਂਤ ਸੁਭਾਅ ਨਾਲ ਉਤਰ ਦਿੱਤਾ ਕਿ ਜੇਕਰ ਅੱਜ ਟੈਂਕਸ ਜਮਾਂ ਨਾ ਹੋਇਆ ਤਾਂ ਕੱਲ੍ਹ ਨੂੰ ਪਾਣੀ ਦਾ ਕਨੈਕਸ਼ਨ ਕੱਟ ਦਿੱਤਾ ਜਾਵੇਗਾ।

ਅਧਿਕਾਰੀ ਗੁੱਸੇ ਨਾਲ ਚੀਕਿਆ, ਪਰ ਟੰਡਨ ਜੀ ਆਪਣੇ ਦ੍ਰੋਝ ਇਰਾਦੇ 'ਤੇ ਟਿਕੇ ਰਹੇ। ਆਖਰ, ਫੌਜੀ ਆਫਿਸਰ, ਉੱਥੋਂ ਚਲੇ ਗਏ। ਸਾਰੇ ਦਫ਼ਤਰ ਵਿਚ ਸਨਸਨੀ ਛੈਲ ਗਈ। ਟੰਡਨ ਜੀ ਦੇ ਪੀਰਜ ਅਤੇ ਦ੍ਰੋਝਤਾ ਨੂੰ ਵੇਖ ਕੇ, ਸਾਰੇ ਪ੍ਰਸੰਨ ਸਨ।

ਅਗਲੇ ਦਿਨ ਛਾਉਣੀ ਦੇ ਅੰਗਰੇਜ਼ ਫੌਜੀ ਅਧਿਕਾਰੀਆਂ ਨੇ, ਟੈਕਸ ਜਮ੍ਹਾਂ ਕਰਵਾ ਦਿੱਤਾ।

5. ਹੇਠ ਲਿਖੇ ਗੱਦ ਟੋਟੇ ਦਾ ਪੰਜਾਬੀ ਵਿਚ ਅਨੁਵਾਦ ਕਰੋ :

20

In ancient times in most civilized countries, for example in Egypt, Iraq, India, China and in the Roman Empire, many great irrigation works were constructed. In very hot countries, water is even carried in underground channels to prevent it from being evaporated by the sun's heat. In modern times, great dams have been built across rivers and these are used for more than one purpose, hence they are called multipurpose undertakings. Firstly, such dams help to prevent floods, by controlling the amount of water which rushes down a river in the rainy season. This also prevents an enormous amount of damage and loss to farmers. Secondly, by storing up great quantities of water in the artificial lakes behind the dams, irrigation can be provided for many acres of land in the dry season, so that crops can be grown where none would have grown before. Thirdly, the people in the towns and cities in the neighbourhood can be certain of getting a sufficient supply of water for drinking and other purposes, even in the driest weather. Fourthly, the water stored up behind the dams is made to generate electric power by letting it run through turbines.

6. (a) ਹੇਠ ਲਿਖੇ ਸ਼ਬਦ-ਜੋੜ ਠੀਕ ਕਰਕੇ ਲਿਖੋ :

$1 \times 10 = 10$

(i) ਅਮਰਤਸਰ

(ii) ਸੈਹਰ

(iii) ਪਰੀਵਰਤਨ

(iv) ਅਜੈਹੀ

(v) ਬਣੌਣਾ

(vi) ਸੇਹਤ

(vii) ਮੁਰਤ

(viii) ਮਜ਼ਬੂਰ

(ix) ਵਿਪਤਾ

(x) ਦਮਾਗ

(b) ਹੇਠ ਲਿਖੇ ਅਖਣਾਂ-ਮੁਹਾਵਰਿਆਂ ਦੇ ਅਰਥ ਦੱਸਕੇ, ਉਨ੍ਹਾਂ ਨੂੰ ਵਾਕਾਂ ਵਿਚ ਵਰਤੋਂ : $2 \times 5 = 10$

(i) ਉੱਲ੍ਹ ਬਣਾਉਣਾ

(ii) ਇੱਟ ਕੁੱਤੇ ਦਾ ਵੈਰ ਹੋਣਾ

(iii) ਈਦ ਪਿਛੋਂ ਤੰਬਾ ਫੂਕਣਾ ਏ?

(iv) ਹੰਕਾਰਿਆ ਸੋ ਮਾਰਿਆ

(v) ਹਿੱਕ 'ਤੇ ਸੱਪ ਲੇਟਣਾ

(c) ਹੇਠ ਲਿਖੇ ਅਗੇਤਰ-ਪਿਛੇਤਰ ਲਗਾ ਕੇ, ਸ਼ਬਦ ਬਣਾਉਣਾ : $1 \times 10 = 10$

(i) ਸ਼ਾਲਾ

(ii) ਆਰੀ

(iii) ਉਪ

(iv) ਨਿਰ

(v) ਈਲਾ

(vi) ਪੁਨਰ

(vii) ਵਾਨ

(viii) ਤਾਈ

(ix) ਮਾਨ

(x) ਖਾਨਾ

(d) ਹੇਠ ਲਿਖੇ ਵਾਕਾਂ ਦੀ ਥਾਂ 'ਤੇ ਇਕ ਇਕ ਸ਼ਬਦ ਦੀ ਵਰਤੋਂ ਕਰੋ :

1×10=10

- (i) ਢੂਜੇ ਲੋਕਾਂ ਦਾ ਭਲਾ ਕਰਨ ਵਾਲਾ
- (ii) ਜੋ ਪੜ੍ਹਿਆਂ ਨਾ ਹੋਵੇ
- (iii) ਆਪਣੇ ਆਪ ਨੂੰ ਮਾਰਨਾ
- (iv) ਸੁੰਦਰ ਸ਼ਕਲ ਵਾਲਾ
- (v) ਪਤੀ ਦੀ ਢੂਜੀ ਤੀਵੰਂ
- (vi) ਉਹ ਮਨੁੱਖ, ਜੋ ਮਾਸ ਨਹੀਂ ਖਾਂਦੇ
- (vii) ਜਿਸ ਵਿਚ ਕੋਈ ਗੁਣ ਨਾ ਹੋਵੇ
- (viii) ਚਾਰ ਮੁੰਹ ਵਾਲਾ
- (ix) ਜਿਹੜਾ ਦੇਸ਼ ਨਾਲ ਗੱਦਾਰੀ ਕਰੇ
- (x) ਜਿਹੜਾ ਰੱਬ ਨੂੰ ਮੰਨਦਾ ਹੋਵੇ

★ ★ ★